

ਤੁਰੰਤ ਰਿਲੀਜ਼ ਲਈ

## ਸਿਟੀ ਆਫ ਬ੍ਰੈਂਪਟਨ ਆਪਣੇ ਡਾਉਨਟਾਉਨ ਦੇ ਪੁਨਰ ਨਿਰਮਾਣ ਲਈ ਸਟ੍ਰੀਟਸਕੇਪਿੰਗ ਵਿਕਲਪ ਨਾਲ ਅੱਗੇ ਵਧੇਗੀ

ਬ੍ਰੈਂਪਟਨ, ਓਨਟਾਰੀਓ (23 ਸਤੰਬਰ, 2021) – ਸਿਟੀ ਆਫ ਬ੍ਰੈਂਪਟਨ ਆਪਣੇ ਡਾਉਨਟਾਉਨ ਦਾ ਪੁਨਰ ਨਿਰਮਾਣ ਕਰਦੇ ਹੋਏ ਲਗਾਤਾਰ ਮਹੱਤਵਪੂਰਣ ਕਦਮ ਚੁੱਕ ਰਹੀ ਹੈ। ਕੱਲ੍ਹ ਬ੍ਰੈਂਪਟਨ ਕਮੇਟੀ ਆਫ ਕਾਉਂਸਿਲ (Brampton Committee of Council) ਨੇ ਸਿਟੀ ਦੇ ਇੰਟੀਗ੍ਰੇਟਿਡ ਡਾਉਨਟਾਉਨ ਪਲਾਨ (ਆਈ.ਡੀ.ਪੀ.) (Integrated Downtown Plan) (IDP) ਦੇ ਪਹਿਲੇ ਫੇਜ਼ ਦੇ ਹਿੱਸੇ ਵਜੋਂ ਸਟ੍ਰੀਟਸਕੇਪਿੰਗ ਕੰਮ ਵਿੱਚ 16.6 ਮਿਲੀਅਨ ਡਾਲਰ ਦੇ ਨਿਵੇਸ਼ ਦੀ ਪ੍ਰਵਾਨਗੀ ਦਿੱਤੀ।

ਡਾਉਨਟਾਉਨ ਬ੍ਰੈਂਪਟਨ (Downtown Brampton) ਦਾ ਪੁਨਰ ਨਿਰਮਾਣ ਹੋ ਰਿਹਾ ਹੈ ਕਿਉਂਕਿ ਸਿਟੀ, ਬ੍ਰੈਂਪਟਨ ਦੇ ਨਿਵਾਸੀਆਂ ਲਈ ਜੀਵਨ ਕੁਆਲਿਟੀ ਵਿੱਚ ਸੁਧਾਰ ਕਰਨ ਲਈ ਲੋਕਲ ਲੋੜਾਂ ਨੂੰ ਪੂਰਾ ਕਰਨ, ਆਰਥਿਕ ਬਹਾਲੀ ਦੀ ਹਿਮਾਇਤ ਕਰਨ, ਨੌਕਰੀਆਂ ਪੈਦਾ ਕਰਨ ਅਤੇ ਜੋਸ਼ੀਲੀਆਂ, ਸਥਿਰ ਕਮਿਊਨਿਟੀਜ਼ ਬਣਾ ਕੇ, ਪਬਲਿਕ ਥਾਵਾਂ ਬਾਰੇ ਨਵੇਂ ਸਿਰੇ ਤੋਂ ਵਿਚਾਰ ਕਰਕੇ ਉਹਨਾਂ ਨੂੰ ਨਵਾਂ ਬਣਾ ਰਹੀ ਹੈ। ਰੀਜਨ ਆਫ ਪੀਲ (Region of Peel) ਦੇ ਡਾਉਨਟਾਉਨ ਇੰਫਰਾਸਟ੍ਰਕਚਰ ਕੰਮ ਦੇ ਨਾਲ ਪੂਰੇ ਸਹਿਯੋਗ ਵਿੱਚ, ਸਿਟੀ ਸਟ੍ਰੀਟਸਕੇਪਿੰਗ ਪਹਿਲਕਦਮੀਆਂ ਨੂੰ ਅੱਗੇ ਵਧਾਵੇਗੀ, ਜਿਹਨਾਂ ਵਿੱਚ ਸ਼ਾਮਲ ਹਨ, ਮੌਜੂਦਾ ਸਾਈਡਵਾਕਸ ਦੀ ਜਗ੍ਹਾ ਤੇ ਪੱਥਰ ਦੀਆਂ ਸੜਕਾਂ ਬਣਾਉਣਾ ਅਤੇ ਕਵੀਨ (Queen) ਅਤੇ ਮੇਨ ਸਟ੍ਰੀਟਸ (Main Streets) ਦੇ ਦੋਵਾਂ ਪਾਸਿਆਂ ਤੇ ਸੜਕਾਂ ਦਾ ਚੌੜੀਆਂ ਸਾਈਡਵਾਕ ਵਿੱਚ ਪੁਨਰ ਨਿਰਮਾਣ ਕਰਨਾ। ਲਗਭਗ 16.6 ਮਿਲੀਅਨ ਡਾਲਰ ਦਾ ਇਹ ਨਿਵੇਸ਼, ਕਮਰਸ਼ਿਅਲ ਗਤੀਵਿਧੀ, ਪੈਦਲ ਚੱਲਣ ਵਾਲਿਆਂ ਅਤੇ ਸਾਈਕਲ ਚਲਾਉਣ ਵਾਲਿਆਂ ਵਾਸਤੇ ਵਧੀਆ ਕਿਸਮ ਦੀਆਂ ਸਹਿਰੀ ਥਾਵਾਂ ਬਣਾਉਣ ਵਿੱਚ ਸਹਾਇਤਾ ਕਰੇਗਾ। ਨਾਲ ਹੀ, ਇਹ ਏਟੇਬੀਕੋ ਅਤੇ ਫਲੈਚਰਸ ਕ੍ਰੀਕਸ ਦੇ ਵਿਚਕਾਰ ਐਕਟਿਵ ਲਿੰਕ ਬਣਾਵੇਗਾ ਅਤੇ ਡਾਉਨਟਾਉਨ ਕੋਰ ਵਿੱਚ ਵਧਿਆ ਹੋਇਆ ਪੈਦਲ ਯਾਤਰੀ ਖੇਤਰ ਬਣਾਵੇਗਾ।

ਸਟਾਫ ਨੂੰ ਆਈ.ਡੀ.ਪੀ. (IDP) ਦੀ ਪ੍ਰਵਾਨਗੀ ਪੂਰੀ ਕਰਨ ਵਾਸਤੇ ਡਾਉਨਟਾਉਨ ਬ੍ਰੈਂਪਟਨ ਸਟ੍ਰੀਟਸਕੇਪ ਮੈਨੂਅਲ (Downtown Brampton Streetscape Manual) ਵਿਕਸਿਤ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ, ਜਿਸ ਵਿੱਚ ਡਾਉਨਟਾਉਨ ਬ੍ਰੈਂਪਟਨ ਦੇ ਅੰਦਰ ਵੱਨ-ਸੁਵੰਨੇ ਲੋਕਲ ਨੇਬਰਹੁੱਡਸ ਨੂੰ ਇਸ ਬਾਰੇ ਦੱਸਿਆ ਜਾਵੇਗਾ।

ਇਸਤੋਂ ਇਲਾਵਾ, ਸਟਾਫ ਡਾਉਨਟਾਉਨ ਵਿੱਚ ਅਸਥਾਈ ਅਤੇ ਲੰਮੀ-ਮਿਆਦ ਦੇ ਸਹਿਰੀ ਡਿਜ਼ਾਈਨ ਐਕਟੀਵੇਸ਼ਨਸ ਵਾਸਤੇ ਵਿਕਾਸ ਸਬੰਧੀ ਮੌਕਿਆਂ ਦਾ ਅਧਿਐਨ ਕਰਨ ਲਈ 8-ਹਫ਼ਤੇ ਦੀ ਅਰਬਨ ਡਿਜ਼ਾਈਨ ਐਕਟੀਵੇਸ਼ਨ ਸਟ੍ਰੈਟੀਜੀ (Urban Design Activation Strategy) ਦਾ ਆਯੋਜਨ ਕਰੇਗੀ। ਇਸ ਵਿੱਚ ਇਹ ਕੰਮ ਸ਼ਾਮਲ ਹੋਣਗੇ, ਪਰੰਤੂ ਇਸਤੋਂ ਵੱਧ ਕੰਮ ਵੀ ਹੋ ਸਕਦੇ ਹਨ, ਮੇਨ ਸਟ੍ਰੀਟ (Main Street) ਤੇ ਡਾਉਨਟਾਉਨ ਤੱਕ ਸਮਰਪਿਤ ਬਾਈਕ ਲੇਨਾਂ ਦੀ ਇੰਸਟਾਲੇਸ਼ਨ, ਸਾਈਡਵਾਕ ਤੇ ਇੱਥਰ-ਉੱਥਰ ਰੱਖੇ ਜਾਣ ਯੋਗ ਪਲਾਂਟਰਾਂ ਅਤੇ ਲੈਂਡਸਕੇਪਿੰਗ ਐਲੀਮੈਂਟਸ ਦੀ ਸਥਾਪਨਾ, ਸੈਮੀ-ਮਾਉਂਟੇਬਲ ਕਰਬਸ, ਚੈਰਾਹਿਆਂ ਵਿਖੇ ਸਟ੍ਰੀਟ ਪ੍ਰਿੰਟ ਅਤੇ ਰਸਤਾ-ਦੱਸਣ ਵਾਲੇ ਸਾਈਨ ਬੋਰਡ ਅਤੇ ਟੈਲੀਕਮਿਊਨਿਕੇਸ਼ਨ ਵਾਸਤੇ ਭਵਿੱਖ ਦੀ ਫਾਈਬਰ ਐਪਟਿਕਸ ਲਗਾਉਣ ਲਈ ਉਸਾਰੀ ਦੇ ਅੰਦਰ ਵਾਧੂ ਡਕਟਸ ਦੀ ਇੰਸਟਾਲੇਸ਼ਨ।

ਸਿਟੀ ਜਲਦੀ ਹੀ ਡਿਜ਼ਾਈਨ ਬਣਾਉਣਾ ਸ਼ੁਰੂ ਕਰ ਸਕਦੀ ਹੈ। ਇਹ ਡਿਜ਼ਾਈਨ 2023 ਦੇ ਸ਼ੁਰੂ ਵਿੱਚ ਪੂਰਾ ਹੋਣ ਦੀ ਉਮੀਦ ਹੈ। ਬ੍ਰੈਂਪਟਨ ਦੀ ਡਾਉਨਟਾਉਨ ਕਾਰੋਬਾਰ ਕਮਿਊਨਿਟੀ ਤੇ ਕੋਵਿਡ-19 (COVID-19) ਮਹਾਂਮਾਰੀ ਦਾ ਬਹੁਤ ਬੁਰਾ ਅਸਰ ਪਿਆ ਹੈ ਅਤੇ ਸਿਟੀ ਉਹਨਾਂ ਦੀ ਆਰਥਿਕ ਬਹਾਲੀ ਵਿੱਚ ਰੁਕਾਵਟਾਂ ਨੂੰ ਘਟਾਉਣ ਅਤੇ ਉਹਨਾਂ ਦੀ ਹਿਮਾਇਤ ਕਰਨ ਲਈ ਸਮਰਪਿਤ ਹੈ।

ਸਿਟੀ ਡਾਉਨਟਾਉਨ ਦੇ ਉਤਸ਼ਾਹ ਦੀ ਹਿਮਾਇਤ ਕਰਨ ਲਈ, ਲਗਾਤਾਰ ਛੋਟੀ ਮਿਆਦ ਦੀ ਕਾਰਜਨੀਤੀਆਂ ਵੀ ਨਿਰਧਾਰਤ ਕਰ ਰਹੀ ਹੈ, ਜੋ ਅਗਲੇ ਦੇ ਸਾਲਾਂ ਦੇ ਅੰਦਰ ਲਾਗੂ ਕੀਤੀਆਂ ਜਾ ਸਕਦੀਆਂ ਹਨ। ਕੱਲ੍ਹ ਆਪਣੀ ਮੀਟਿੰਗ ਵਿੱਚ, ਕਮੇਟੀ ਨੇ ਡਾਉਨਟਾਉਨ ਬ੍ਰੈਂਪਟਨ ਵਿੱਚ ਸਿਟੀ ਦੀ ਮਾਲਕੀ ਵਾਲੇ

ਸਟੇਰਫ੍ਰੰਟਸ ਤੇ ਅਤੇ ਕਵੀਨ ਸਟ੍ਰੀਟ ਈਸਟ (Queen Street East) ਤੇ ਸਿਟੀ ਅਤੇ ਰੀਜਨਲ ਮਾਲਕੀ ਵਾਲੇ ਟ੍ਰੈਫਿਕ ਕੰਟ੍ਰੋਲ ਬੋਕਸਾਂ ਤੇ, ਕੰਧ-ਚਿੱਤਰਾਂ (ਮੁਰਾਲਸ) ਦੀ ਇੰਸਟਾਲੇਸ਼ਨ ਦੀ ਪ੍ਰਵਾਨਗੀ ਦਿੱਤੀ, ਜੋ STEPS ਦੇ ਨਾਲ ਸਲਾਹ ਕਰਕੇ ਵਿਕਸਿਤ ਅਤੇ ਪ੍ਰਸਤਾਵਿਤ ਕੀਤੇ ਗਏ ਹਨ।

### ਇੰਟੀਗ੍ਰੇਟਿਡ ਡਾਉਨਟਾਉਨ ਪਲਾਨ ਬਾਰੇ

ਡਾਉਨਟਾਉਨ ਬ੍ਰੈਂਪਟਨ ਦੀਆਂ ਕਈ ਜਾਰੀ ਪਹਿਲਕਦਮੀਆਂ ਅਤੇ ਇੰਫਰਾਸਟ੍ਰਕਚਰ ਪ੍ਰੋਜੈਕਟਾਂ ਦੇ ਨਾਲ ਕੋਆਰਡੀਨੇਟ ਕਰਦੇ ਹੋਏ – ਆਈ.ਡੀ.ਪੀ. ਕੰਮ ਕਰਨ ਲਈ ਇੱਕ ਰੋਡਮੈਪ ਹੈ। ਇਸਦੀ 2051 ਤੱਕ ਭਵਿੱਖ ਦੇ ਵਾਧੇ ਅਤੇ ਕਾਰਜਨੀਤੀ ਸਬੰਧੀ ਨਿਵੇਸ਼ ਦੇ ਸਬੰਧ ਵਿੱਚ ਮਾਰਗਦਰਸ਼ਨ ਕਰਨ ਦੀ ਸੰਭਾਵਨਾ ਹੈ।

ਆਈ.ਡੀ.ਪੀ. ਦੇ ਮਾਰਗ ਦਰਸ਼ਨ ਵਾਲੇ ਸਿਧਾਂਤ, ਸ਼ਮੂਲੀਅਤ, ਇਨੋਵੇਸ਼ਨ ਅਤੇ ਸਥਿਰਤਾ ਵਾਲੇ ਹਨ। ਇਹ ਬ੍ਰੈਂਪਟਨ ਨੂੰ ਮਹੱਤਵਪੂਰਣ ਆਰਥਿਕ ਸੰਚਾਲਕ, ਰੀਜਨਲ ਸੱਭਿਆਚਾਰਕ ਹਬ ਅਤੇ ਇਨੋਵੇਸ਼ਨ ਡਿਸਟ੍ਰਿਕਟ (Innovation District) ਦੀ ਸਥਿਤੀ ਵਿੱਚ ਲਿਆਉਂਦੇ ਹੋਏ - ਇੰਫਰਾਸਟ੍ਰਕਚਰ ਅੱਪਗ੍ਰੇਡਾਂ, ਸ਼ਹਿਰੀ ਡਿਜ਼ਾਈਨ, ਜ਼ਮੀਨ ਦੀ ਵਰਤੋਂ ਅਤੇ ਪ੍ਰੋਗਰਾਮਿੰਗ ਦਖਲਾਂ ਨੂੰ ਕੋਆਰਡੀਨੇਟ ਕਰਨ ਵਿੱਚ ਮਦਦ ਕਰੇਗਾ।

ਆਈ.ਡੀ.ਪੀ. ਬਾਰੇ ਹੋਰ ਜਾਣਕਾਰੀ ਲਈ, [www.brampton.ca/IDP](http://www.brampton.ca/IDP) ਤੇ ਜਾਓ।

### ਹਵਾਲੇ

“ਅਸੀਂ ਡਾਉਨਟਾਉਨ ਬ੍ਰੈਂਪਟਨ ਨੂੰ ਦੁਬਾਰਾ ਸ਼ਕਤੀਸ਼ਾਲੀ ਬਣਾਉਣ ਅਤੇ ਇਸਦੀ ਸਮਰੱਥਾ ਦਾ ਲਾਭ ਲੈਣ ਲਈ ਕੰਮ ਕਰ ਰਹੇ ਹਾਂ। ਸਿਟੀ ਦੇ ਇੰਟੀਗ੍ਰੇਟਿਡ ਡਾਉਨਟਾਉਨ ਪਲਾਨ ਦੇ ਪਹਿਲੇ ਫੇਜ਼ ਦੇ ਹਿੱਸੇ ਵਜੋਂ ਸਟ੍ਰੀਟਸਕੇਪਿੰਗ ਕੰਮ ਵਿੱਚ 16.6 ਮਿਲੀਅਨ ਡਾਲਰ ਦੇ ਇਸ ਨਿਵੇਸ਼ ਦੀ ਪ੍ਰਵਾਨਗੀ ਦਿੰਦੇ ਹੋਏ, ਅਸੀਂ ਵਧੀਆ ਕਿਸਮ ਦੀ ਸ਼ਹਿਰੀ ਥਾਂ ਅਤੇ ਸਾਡੇ ਡਾਉਨਟਾਉਨ ਕੋਰ ਵਿੱਚ ਵਧਿਆ ਹੋਇਆ ਪੈਦਲ ਯਾਤਰੀ ਖੇਤਰ ਬਣਾਉਣ ਦੇ ਇੱਕ ਹੋਰ ਕਦਮ ਨੇੜੇ ਆ ਗਏ ਹਾਂ। ਮੈਂ ਡਾਉਨਟਾਉਨ ਬ੍ਰੈਂਪਟਨ ਨੂੰ ਸਾਡੇ ਨਿਵਾਸੀਆਂ, ਕਾਰੋਬਾਰੀਆਂ ਅਤੇ ਆਉਣ ਵਾਲਿਆਂ ਵਾਸਤੇ, ਲਗਾਤਾਰ ਜੋਸ਼ੀਲੀ ਅਤੇ ਸਥਿਰ ਕਮਿਊਨਿਟੀ ਵਿੱਚ ਬਦਲਦੇ ਹੋਏ ਦੇਖਣ ਲਈ ਉਤਸ਼ਾਹਿਤ ਹਾਂ।”

- ਪੈਟਰਿਕ ਬ੍ਰਾਊਨ (Patrick Brown), ਮੇਅਰ, ਸਿਟੀ ਆਫ ਬ੍ਰੈਂਪਟਨ

“ਸਾਡੇ ਡਾਉਨਟਾਉਨ ਦੇ ਕਾਰੋਬਾਰੀਆਂ ਤੇ ਕੋਵਿਡ-19 (COVID-19) ਮਹਾਂਮਾਰੀ ਦਾ ਬਹੁਤ ਬੁਰਾ ਅਸਰ ਪਿਆ ਹੈ ਅਤੇ ਅਸੀਂ ਆਰਥਿਕ ਬਹਾਲੀ ਦੇ ਸਫ਼ਰ ਤੇ ਉਹਨਾਂ ਦੀ ਹਰ ਸੰਭਵ ਸਹਾਇਤਾ ਕਰਨ ਲਈ ਵਚਨਬੱਧ ਹਾਂ। ਡਾਉਨਟਾਉਨ ਦੀ ਸਹਾਇਤਾ ਲਈ ਕੰਪਲੀਮੈਂਟਰੀ ਛੋਟੀ ਮਿਆਦ ਦੀਆਂ ਕਾਰਜਨੀਤੀਆਂ ਦੇ ਨਾਲ, ਇਹ ਸਟ੍ਰੀਟਸਕੇਪਿੰਗ ਪ੍ਰੋਜੈਕਟ, ਬ੍ਰੈਂਪਟਨ ਨੂੰ ਆਰਥਿਕ ਸੰਚਾਲਕ, ਰੀਜਨਲ ਸੱਭਿਆਚਾਰਕ ਹਬ ਅਤੇ ਇਨੋਵੇਸ਼ਨ ਡਿਸਟ੍ਰਿਕਟ ਦੀ ਸਥਿਤੀ ਵਿੱਚ ਲਿਆਵੇਗਾ। ਅਸੀਂ ਉਹਨਾਂ ਫਾਇਦਿਆਂ ਲਈ ਉਤਸ਼ਾਹਿਤ ਹਾਂ, ਜੋ ਇੰਟੀਗ੍ਰੇਟਿਡ ਡਾਉਨਟਾਉਨ ਪਲਾਨ ਸਾਡੇ ਡਾਉਨਟਾਉਨ, ਨਿਵਾਸੀਆਂ ਅਤੇ ਲੋਕਲ ਕਾਰੋਬਾਰੀਆਂ ਲਈ ਲਿਆਵੇਗਾ।”

- ਪਾਲ ਵਿਸੇਂਟ (Paul Vicente), ਰੀਜਨਲ ਕਾਉਂਸਲਰ, ਵਾਰਡਸ 1 ਅਤੇ 5; ਚੇਅਰ, ਪਬਲਿਕ ਵਰਕਸ ਐਂਡ ਇੰਜੀਨੀਅਰਿੰਗ, ਸਿਟੀ ਆਫ ਬ੍ਰੈਂਪਟਨ

“ਸਿਟੀ ਵਿਖੇ, ਅਸੀਂ ਸਾਡੇ ਡਾਉਨਟਾਉਨ ਨੂੰ ਦੁਬਾਰਾ ਸ਼ਕਤੀਸ਼ਾਲੀ ਬਣਾਉਣ ਅਤੇ ਸਾਡੇ ਨਿਵਾਸੀਆਂ ਵਾਸਤੇ ਰਹਿਣ, ਕੰਮ ਕਰਨ ਅਤੇ ਖੇਡਣ ਲਈ ਸਮੁੱਚੀਆਂ ਕਮਿਊਨਿਟੀਜ਼ ਬਣਾਉਣ ਲਈ ਵਚਨਬੱਧ ਹਾਂ। ਪਬਲਿਕ ਆਰਟ ਇੰਸਟਾਲੇਸ਼ਨਾਂ ਅਤੇ ਅਰਬਨ ਡਿਜ਼ਾਈਨ ਐਕਟੀਵਿਸ਼ਨ ਸਟ੍ਰੈਟੀਜੀ ਵਰਗੀਆਂ ਕੰਪਲੀਮੈਂਟਰੀ ਪਹਿਲਕਦਮੀਆਂ ਦੇ ਨਾਲ-ਨਾਲ, ਸਾਡੇ ਇੰਟੀਗ੍ਰੇਟਿਡ ਡਾਉਨਟਾਉਨ ਪਲਾਨ ਦੇ ਪਹਿਲੇ ਫੇਜ਼ ਦੇ ਨਾਲ ਅੱਗੇ ਵਧਦੇ ਹੋਏ, ਅਸੀਂ ਨੌਕਰੀਆਂ ਪੈਦਾ ਕਰਨ,

ਆਰਥਿਕ ਬਹਾਲੀ ਦੀ ਹਿਮਾਇਤ ਕਰਨ ਅਤੇ ਸਾਡੇ ਨਿਵਾਸੀਆਂ ਦੀ ਜੀਵਨ ਕੁਆਲਿਟੀ ਵਿੱਚ ਸੁਧਾਰ ਕਰਨ ਵਾਸਤੇ, ਸਾਡੀਆਂ ਪਬਲਿਕ ਥਾਵਾਂ ਬਾਰੇ ਨਵੇਂ ਸਿਰੇ ਤੋਂ ਵਿਚਾਰ ਕਰਕੇ ਉਹਨਾਂ ਨੂੰ ਨਵਾਂ ਬਣਾ ਰਹੇ ਹਾਂ।”

- ਡੇਵਿਡ ਬੈਰਿਕ (David Barrick), ਚੀਫ ਐਡਮਿਨਿਸਟ੍ਰੇਟਿਵ ਅਫਸਰ, ਸਿਟੀ ਆਫ ਬ੍ਰੈਂਪਟਨ

“ਡਾਉਨਟਾਉਨ ਬ੍ਰੈਂਪਟਨ ਬੀ.ਆਈ.ਏ. ਦੇ ਵੱਲੋਂ, ਸਾਨੂੰ ਡਾਉਨਟਾਉਨ ਬ੍ਰੈਂਪਟਨ ਵਾਸਤੇ ਬਹੁਤ ਜ਼ਿਆਦਾ ਲੋੜੀਂਦੇ ਪੁਨਰ ਨਿਰਮਾਣ ਤੇ ਸਟਾਫ ਦੀਆਂ ਯੋਜਨਾਵਾਂ ਅਤੇ ਪ੍ਰੋਜੈਕਸ਼ਨਾਂ ਬਾਰੇ ਸੁਣ ਕੇ ਬਹੁਤ ਖੁਸ਼ੀ ਹੋਈ ਸੀ। ਸਾਨੂੰ ਪੂਰਾ ਯਕੀਨ ਹੈ ਕਿ ਸਾਡੇ ਸ਼ਹਿਰ ਦੇ ਪਲਾਨਿੰਗ ਅਤੇ ਅਰਬਨ ਡਿਜ਼ਾਈਨ ਮਾਹਰ ਇਸ ਬੇਹੱਦ ਪਰਿਵਰਤਨਕਾਰੀ ਪਲਾਨ ਨੂੰ ਅੱਗੇ ਵਧਾਉਣਗੇ, ਜੋ ਕੱਲ੍ਹ ਕਮੇਟੀ ਆਫ ਕਾਉਂਸਿਲ ਵਿੱਚ ਪੇਸ਼ ਕੀਤਾ ਗਿਆ ਸੀ।”

- ਕੈਰੀ ਪੇਰਸਿਵਲ (Carrie Percival), ਚੇਅਰ, ਡਾਉਨਟਾਉਨ ਬ੍ਰੈਂਪਟਨ ਬੀ.ਆਈ.ਏ.

“ਡਾਉਨਟਾਉਨ ਬ੍ਰੈਂਪਟਨ ਬੀ.ਆਈ.ਏ., ਸਿਟੀ ਆਫ ਬ੍ਰੈਂਪਟਨ ਅਤੇ ਉੱਭਰਦੇ ਹੋਏ ਡਾਉਨਟਾਉਨ ਬ੍ਰੈਂਪਟਨ ਕਲਚਰਲ ਹਬ ਅਤੇ ਇਨੋਵੇਸ਼ਨ ਡਿਸਟ੍ਰਿਕਟ ਵਾਸਤੇ ਇਸ ਨਿਵੇਸ਼ ਵਿੱਚ ਕਾਉਂਸਿਲ ਦੀ ਲੀਡਰਸ਼ਿਪ ਲਈ ਉਹਨਾਂ ਦਾ ਧੰਨਵਾਦ ਕਰਦਾ ਹੈ, ਜੋ ਡਾਉਨਟਾਉਨ ਵਾਸਤੇ ਸਚਮੁੱਚ ਇਸਦੀ ਸਮਰੱਥਾ ਦਾ ਲਾਭ ਲੈਣ ਦੀ ਸ਼ੁਰੂਆਤ ਹੈ।”

- ਸੂਜੀ ਗਾਡਫ੍ਰੋਏ (Suzy Godefroy), ਐਗਜ਼ੀਕਿਊਟਿਵ ਡਾਇਰੈਕਟਰ, ਡਾਉਨਟਾਉਨ ਬ੍ਰੈਂਪਟਨ ਬੀ.ਆਈ.ਏ.

-30-

**ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 700,000 ਲੋਕਾਂ ਅਤੇ 75,000 ਕਾਰੋਬਾਰੀਆਂ ਦਾ ਘਰ ਹੈ।** ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੱਨ-ਸੁਵੰਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫ਼ਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ। [www.brampton.ca](http://www.brampton.ca) ਤੇ ਹੋਰ ਜਾਣੋ।

#### ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟੇਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | [Monika.Duggal@brampton.ca](mailto:Monika.Duggal@brampton.ca)